



28.06.2024

<b>BSE Limited</b> Phiroze Jeejeebhoy Towers Dalal Street Mumbai 400 001 Scrip Code: <b>532937</b> Scrip ID: <b>KUANTUM</b>	<b>National Stock Exchange of India Limited</b> Exchange Plaza Plot No. C/1, G Block, Bandra-Kurla Complex Bandra (East) Mumbai 400 051 Trading Symbol: " <b>KUANTUM</b> "
--	--

**Reg: Copies of Newspaper publication of Notice for transfer of shares to IEPF**

Dear Sir/Madam,

Please find attached herewith copies of the newspaper publication of Notice for transfer of shares/unpaid dividend to IEPF, as published in Desh Sewak(Punjabi) and Economic Times(English).

This is for your information and record please.

Thanking you  
Yours faithfully  
**For Kuantum Papers Limited**

**(Gurinder Singh Makkar)**  
**Company Secretary & Compliance Officer**  
**M. No.: F5124**



2.07.2024 till 15:00 hrs.

3.07.2024 at 15:00 hrs.

nager (PP&D), APDCL

elp us to serve you better !

I-A Sector 1, Parwanoo-173220  
H.P.) Ph: 01792-233907, 233191

roperty)

erative Bank Ltd., 4-A Sector-1,  
ement of Security Interest Act and in  
erest (Enforcement) Rules Demand  
60 days of the notice.

n general that the undersigned has  
ed on him/her under section 13(4) of

y dealings with the property(ies) will  
anoo, Distt. Solan for the amounts

, in respect of time available, to

Year of Session	Amount Outstanding as per demand notice
2024	Rs. 9,47,07,105/- as on 31.08.2023 (inclusive of unapplied interest w.e.f. 01.04.2021 to 31.08.2023) and future interest incidental expenses, cost, charges, etc thereon less recovery if any.

on Ground Floor Total Area 694.72  
atauni No. 31/41 Kita 8 measuring  
Sh. Mohan Lal Singla S/o Sh. Inder

al built-up area of 327.61 Sq Meters  
rs comprised in Khata/Khatauni No.  
sauli District Solan (HP) to Sh. Ram  
rtgaged with our bank).

and Ground floor having area 63.58  
e portion of land Khata/Khatauni No.  
Jli District Solan (HP) to Smt. Shashi

eters and Ground floor having area  
ted over the portion of land Khata/  
50 Tehsil Kasauli District Solan (HP)

eters and Ground floor having area  
ted over the portion of land Khata/  
50 Tehsil Kasauli District Solan (HP)

eters (No Roof Rights) of the building  
eters situated at Mohal Dangayar

0 Sq Meters (No Roof Rights) of the  
398.41 Sq. meters situated at Mohal  
Sh. Satya Parkash.

42 Sq. Meters Total area 197.92 Sq.  
No. 31/41 Kita 8 measuring 1698.41  
cha Ahuja W/o Sh. Rajeev Ahuja.

o 52.47 Sq. Meters (No Roof Rights)  
uring 1698.41 Sq meters situated at  
trender Verma.

**Authorised Officer**



The Paper Makers

**Kuantum Papers Ltd**

Regd Office: Paper Mill, Salla Khurd 144 529, Distt. Hoshiarpur (Punjab)

Phone - 01884-502737 Email : kuantumcorp@kuantumpapers.com

Website : www.kuantumpapers.com CIN - L21012PB1997PLC035243

### NOTICE TO SHAREHOLDERS

Notice is hereby given pursuant to the provisions of Section 124 (6) of the Companies Act, 2013 ("the Act) read with Investor Education and Protection Fund Authority (Accounting, Audit, Transfer and Refund) Rules 2016, ("The IEPF Rules") that the Company is required to transfer the shares, in respect of which the dividend remains unpaid or unclaimed for a period of 7 (Seven) or more consecutive years to the demat account of the Investor Education and Protection Fund (IEPF) Account ("IEPF Authority).

A list of such shareholders who have not encashed their dividend for seven consecutive years i.e. for the financial year 2016-17 onwards, and therefore whose equity shares are liable to be transferred to the demat account of the IEPF Authority in due course, is displayed on the website of the company at [www.kuantumpapers.com](http://www.kuantumpapers.com).

In compliance to the Rules, the Company has already communicated individually to the concerned shareholders by post and the shareholders were requested to forward the requisite documents as mentioned in the said communications, to the Company's Registrar and Share Transfer Agent on or before 15 September, 2024 to claim the unclaimed dividend including the dividend for the financial year 2016-17 which is otherwise liable to be transferred to IEPF Authority, if remains unclaimed/unpaid for seven consecutive years. In the event the Company not receiving a valid claim from the concerned shareholder(s) by given date, the shares are liable to be transferred to the demat account of the IEPF Authority, in due course.

The Company will not transfer such shares to the IEPF where there is a specific order of Court/Tribunal restraining any transfer of such shares or where the shares are hypothecated/pledged under the Depositories Act, 1996.

Please note that no claim shall lie against the Company in respect of unclaimed dividend amount and the equity shares transferred to the IEPF. Shareholders may also note that both the unclaimed dividends and unclaimed shares, once transferred to IEPF can be claimed back from IEPF Authority after following the procedure prescribed under the IEPF Rules.

For any further information/ clarifications on the above, the concerned shareholders may write to the Company at [kuantumcorp@kuantumpapers.com](mailto:kuantumcorp@kuantumpapers.com) or contact the Company's Registrars and Share Transfer Agent, M/s. MAS Services Limited, Unit: Kuantum Papers Ltd., T-34, 2nd Floor, Okhla Industrial Area, Phase - II, New Delhi - 110 020, Phone: 011-26387281/82/83, Fax: 011-26387384, Email: [investor@masserv.com](mailto:investor@masserv.com).

For Kuantum Papers Limited  
Sd/-

(Gurinder Singh Makkar)  
Company Secretary

Place: Salla Khurd  
Date: June 27, 2024



